

ਮੀਡੀਆ ਕਹਾਣੀ: Mississauga ਫਾਇਰ ਐਂਡ ਐਮਰਜੈਂਸੀ ਸਰਵਿਸਿਜ, 2023 ਲਈ ਫਾਇਰਫਾਈਟਰਾਂ ਦੀ ਭਰਤੀ ਕਰ ਰਿਹਾ ਹੈ

Mississauga ਫਾਇਰ ਐਂਡ ਐਮਰਜੈਂਸੀ ਸਰਵਿਸਿਜ (Fire and Emergency Services) ਇੱਕ ਗਤੀਸ਼ੀਲ ਟੀਮ ਵਿੱਚ ਜੁੜਨ ਲਈ ਆਪਣੇ ਸਭ ਤੋਂ ਨਵੀਆਂ ਭਰਤੀਆਂ ਲੱਭ ਰਿਹਾ ਹੈ, ਜੋ Mississauga ਵਿੱਚ ਲੋਕਾਂ, ਪ੍ਰਾਪਰਟੀ ਅਤੇ ਵਾਤਾਵਰਣ ਦੀ ਰੱਖਿਆ ਲਈ ਕੰਮ ਕਰਨ। ਫਾਇਰਫਾਈਟਰ ਹੋਣ ਦਾ ਮਤਲਬ ਹੈ, ਅੱਗ ਲੱਗਣ ਤੇ ਬਚਾਅ ਕਰਨ ਤੋਂ ਕਿਤੇ ਵੱਧ ਕੰਮ ਕਰਨਾ; Mississauga ਵਿੱਚ ਉਹ ਮੈਡੀਕਲ ਐਮਰਜੈਂਸੀ ਸਥਿਤੀਆਂ, ਮੋਟਰ ਵਾਹਨ ਦੁਰਘਟਨਾਵਾਂ ਅਤੇ ਹੋਰ ਤਕਨੀਕੀ ਬਚਾਉ ਸਬੰਧੀ ਕੰਮ ਵੀ ਕਰਦੇ ਹਨ।

ਜੇਕਰ ਤੁਸੀਂ ਜਾਂ ਤੁਹਾਡੀ ਜਾਣ-ਪਛਾਣ ਦਾ ਕੋਈ ਵਿਅਕਤੀ, ਫਾਇਰਫਾਈਟਰ ਵਜੋਂ ਕੈਰੀਅਰ ਬਣਾਉਣ ਬਾਰੇ ਸੋਚ ਰਿਹਾ ਹੈ, ਤਾਂ ਹੁਣੇ ਸਮਾਂ ਹੈ ਕਿ ਭਰਤੀ ਪ੍ਰਕਿਰਿਆ ਬਾਰੇ ਅਤੇ ਇਹ ਜਾਣੋ ਕਿ ਇਸ ਨੌਕਰੀ ਵਿੱਚ ਕੀ ਲਾਜ਼ਮੀ ਹੈ। Mississauga ਵਿੱਚ ਫਾਇਰਫਾਈਟਰ ਵਜੋਂ ਅਜਿਹਾ ਕੈਰੀਅਰ ਬਣਾਉਣ ਲਈ ਆਪਣਾ ਜੇਸ਼ ਅਤੇ ਪ੍ਰਤਿਭਾ ਲੈ ਕੇ ਆਓ, ਜਿਸ ਵਿੱਚ ਸ਼ਾਮਲ ਹੈ, ਪ੍ਰਯੋਗਿਕ ਟ੍ਰੇਨਿੰਗ, ਲਗਾਤਾਰ ਸਿਖਲਾਈ ਅਤੇ ਅੱਗੇ ਵਧਣ ਦੇ ਮੌਕੇ।

ਸਿਟੀ, Mississauga ਵਿੱਚ ਫਾਇਰਫਾਈਟਰ ਬਣਨ ਦੇ ਫਾਇਦਿਆਂ ਅਤੇ ਫਾਇਰਫਾਈਟਰ ਨੂੰ ਨੌਕਰੀ ਤੇ ਰੱਖਣ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਸਾਂਝੀ ਕਰਨ ਲਈ, ਦੋ ਵਰਚੁਅਲ ਓਪਨ ਹਾਊਸ ਸੈਸ਼ਨਾਂ ਦੀ ਮੇਜ਼ਬਾਨੀ ਕਰ ਰਹੀ ਹੈ। ਓਪਨ ਹਾਊਸ ਵਿੱਚ ਸ਼ਾਮਲ ਹੋਵੋਗਾ, Mississauga ਦੇ ਫਾਇਰਫਾਈਟਰਾਂ ਵੱਲੋਂ ਪ੍ਰਸ਼ੰਸਾ ਪੱਤਰ, ਨੌਕਰੀ ਦੀ ਅਰਜ਼ੀ ਅਤੇ ਭਰਤੀ ਪ੍ਰਕਿਰਿਆ ਬਾਰੇ ਜਾਣਕਾਰੀ ਦੇ ਨਾਲ-ਨਾਲ, ਸਵਾਲ ਪੁੱਛਣ ਦਾ ਮੌਕਾ। ਅਸੀਂ ਕਿਸੇ ਵੀ ਉਸ ਵਿਅਕਤੀ ਨੂੰ ਹੇਠਾਂ ਸੂਚੀਬੱਧ ਵਰਚੁਅਲ ਓਪਨ ਹਾਊਸਾਂ ਵਿੱਚੋਂ ਇੱਕ ਨਾਲ ਜੁੜਨ ਦੀ ਸਲਾਹ ਦਿੰਦੇ ਹਾਂ, ਜੋ ਇਸ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦਾ ਹੈ ਕਿ ਫਾਇਰਫਾਈਟਰ ਕਿਵੇਂ ਬਣਿਆ ਜਾਵੇ:

- ਮੰਗਲਵਾਰ, 12 ਜੁਲਾਈ, 2022, ਸ਼ਾਮ 6:00 ਵਜੇ ਤੋਂ 7:00 ਵਜੇ ਤੱਕ
- ਬੁੱਧਵਾਰ, 13 ਜੁਲਾਈ, 2022, ਸ਼ਾਮ 6:00 ਵਜੇ ਤੋਂ 7:00 ਵਜੇ ਤੱਕ

Mississauga ਦੀ ਫਾਇਰਫਾਈਟਿੰਗ ਨੌਕਰੀ ਦੀ ਪੋਸਟਿੰਗ, 2023 ਵਿੱਚ ਇੱਕ ਸ਼ੁਰੂਆਤੀ ਮਿਤੀ ਲਈ ਅਗਸਤ ਦੇ ਪਹਿਲੇ ਹਫ਼ਤੇ ਖੁੱਲੇਗੀ।

ਓਪਨ ਹਾਊਸ ਨਾਲ ਜੁੜਨ ਵਾਸਤੇ ਲਿੰਕ ਲਈ ਜਾਂ ਹੋਰ ਜਾਣਕਾਰੀ ਲਈ, ਕਿਰਪਾ ਕਰਕੇ mississauga.ca/firefighterjobs ਤੇ ਜਾਓ।

ਜੇਕਰ ਤੁਹਾਡੇ ਕੋਈ ਸਵਾਲ ਹਨ, ਤਾਂ ਕਿਰਪਾ ਕਰਕੇ, Firefighter.Recruitment@mississauga.ca ਤੇ ਸੰਪਰਕ ਕਰੋ।